

ਕਮਰੀ ਮਕਸੂਦ ਆਪਣੇ ਯਾਗ - ਦੋਸਤਾਂ, (ਮਿਤਰਾਂ) ਦੇ ਸੁਖ ਦੇ ਗੱਲਾਂ ਉੱਤੇ
 ਨੂੰ ਸਾਂਝੀ ਗਤ ਨੂੰ ਸੀਧ ਖੁੱਭ ਸਾਂਝੀ ਤਾਂ। ਇਹ ਵੇਰੀ ਆਉਂਦੀ ਕਰੀ' ਤੀ, ਅਤੇ
 ਸਾਂਝਾ ਕਿਹੋ ਦੁੱਖ ਦੀ ਪ੍ਰਾਪਤੀ ਦੀ ਘਾਟ ਨਿਸ਼ਾਨਾਂ ਤਾਂ। ਜੇਕਰ ਕਾਰੇ ਭਾਰੀ
 ਦੋਸਤ - ਸਾਂਝੇ ਕਰਾਉਣ ਤੋਂ ਬਾਅਦ ਇਹ ਪ੍ਰਾਪਤੀ ਕਿਹੋ ਦੀ ਤੁਝ ਕਰੀ' ਤੀ, ਤਾਂ
 ਇਹ ਦਸਤੁਰ ਸਾਥ ਵਿਚਾਰਾਂ ਕਰਦੇ ਹੋਯਾਂ ਕਰਦੇ ਤੋਂ ਕਰਦੀ ਤੀ। ਅਕਸਰ ਕੁਝ
 ਮਾਲੀਤੁ ਹੋਯਾਂ ਨੂੰ ਸੁੱਖ ਕਰਦੇ ਤੋਂ ਕਰਦੀ ਤੀ। ਇਹ ਫਲੀ ਸਾਂ ਆਪਣੇ ਧਾਰਮਾਂ ਨੂੰ
 ਸੀਧ ਆਉਂਦੀ ਤਾਂ, ਕਿ ਸੁੱਖ ਦੇਖੇ ਪੈਂਦੇ ਕਰਦੇ ਦੀ ਪ੍ਰਾਪਤੀ ਨਾਂ ਦੁੱਖ ਦਿਸਾ
 ਹੋਯਾਂ ਨੂੰ ਕਰੀ' ਤੀ ਆਉਂਦੀ। ਜਦੋਂ ਦੀ ਸੁੱਖ ਤੀ, ਤਾਂ ਇਹ ਦੇਖੇ ਕਿਹੋ ਪ੍ਰਾਪਤ
 ਨਾਂ ਦੁੱਖ ਦਿਸਾ ਹੋਯਾਂ ਨੂੰ ਕਰਦੇ ਸੁੱਖ ਆਉਂਦੀ ਤਾਂ। ਅਨਿਸ਼ਾ ਨਾਂ ਕੁਝ ਸਾਥ
 ਕਰੀਓਰ ਸੁੱਖਾਂ ਨੂੰ ਜੇਕਰ ਦੇਖ ਦਾਖੇ ਕੀਤੀਰ ਦਸਤੁਰ - ਦੋਸਤ ਉਤਪਾਤ ਤੀਓਰ।
 ਜੇਕਰ ਸੁੱਖੇ ਗਲੀਰ ਦਿਸਾ ਦਾ ਵਿਚਾਰਾਂ ਕੀਤੀਰ ਸਾਥੇ ਤਾਂ ਸੁੱਖ ਦੁੱਖਾਂ ਨਾਂ
 ਸੀਧ ਪੈਂਦੇ ਕਰਦੇ ਦੀ ਨਿਸ਼ਾਨਾਂ ਪਰਿਵਾਰੀਆਂ ਦਾ ਕਾਮਨਾਂ ਕਰੀ' ਕੁਝ ਪੈਂਦਾ।